


ਹੁਣੇ ਜੁੜੋ!!!
ਜਾਂ
ਟੋਲ ਫ੍ਰੀ
1800-110-069



ਪੈਨਸ਼ਨ ਫੰਡ ਨੇਮਬੰਦੀ ਅਤੇ ਵਿਕਾਸ ਅੱਖਾਰਿਟੀ

ਜੁੜੋ ਅਟਲ ਪੈਨਸ਼ਨ ਯੋਜਨਾ ਦੇ ਨਾਲ!!!



ਏਪੀਵਾਈ ਤਹਿਤ ਬੁਢਾਪੇ ਲਈ ਫਾਇਦੇ ਅਤੇ ਵਿੱਚ ਇਸਦੇ ਮੌਜੂਦਾ ਛੋਟੇ ਪੁੰਜੀਨਿਵੇਸ਼ ਤੋਂ ਜ਼ਿਆਦਾ ਹੁੰਦੇ ਹਨ!!!

ਏਪੀਵਾਈ ਕੀ ਹੈ?	ਕਿਸਦੇ ਲਈ ਹੈ?	ਏਪੀਵਾਈ ਕਿਉਂ?	ਕਿਵੇਂ ਜੁੜ ਸਕਦੇ ਹਾਂ?
<ul style="list-style-type: none"> ਭਾਰਤ ਸਰਕਾਰ ਦੀ ਗਾਰੰਟੀਡ ਪੈਨਸ਼ਨ ਸਕੀਮ। ਅੰਸਦਾਤਾ ਨਿਯਮਿਤ ਤੌਰ 'ਤੇ ਨਿਸ਼ਚਿਤ ਰਕਮ ਦਾ ਯੋਗਦਾਨ ਕਰਦੇ ਹਨ। ਘੱਟੋਂ ਘੱਟੋਂ ਗਾਰੰਟੀਡ ਪੈਨਸ਼ਨ ਰੁ 1000-5000 ਮਾਸਿਕ ਹੈ। ਪਤੀ ਅਤੇ ਪਤਨੀ ਪਰਿਵਾਰ ਲਈ ਜ਼ਿਆਦਾ ਪੈਨਸ਼ਨ ਵਾਸਤੇ ਵੱਖੋਂ ਵੱਖਰੇ ਏਪੀਵਾਈ ਖੇਲ੍ਹ ਸਕਦੇ ਹਨ। 	<ul style="list-style-type: none"> 18-40 ਸਾਲ ਦੇ ਸਾਰੇ ਭਾਰਤੀ ਨਾਗਰਿਕ। ਉਪਰਲੇ ਉਮਰ ਸਮੂਹ ਵਿੱਚ ਮੌਜੂਦਾ ਸਵਾਵਲੰਬਨ ਲਾਭਪਾਤਰ। ਜੇਕਰ ਤੁਸੀਂ ਆਮਦਨ ਕਰ ਦੇ ਫਾਇਦੇ ਲੈਣਾ ਚਾਹੁੰਦੇ ਹੋ। 	<ul style="list-style-type: none"> ਤਿੰਨ ਨਿਸ਼ਚਿਤ ਫਾਇਦੇ। ਅੰਸਦਾਤਾ ਲਈ ਘੱਟੋਂ ਘੱਟੋਂ ਗਾਰੰਟੀਡ ਪੈਨਸ਼ਨ। ਅੰਸਦਾਤਾ ਦੀ ਮੌਤ ਤੋਂ ਜੀਵਨਸਾਥੀ ਲਈ ਘੱਟੋਂ ਘੱਟੋਂ ਗਾਰੰਟੀਡ ਪੈਨਸ਼ਨ। ਨਾਮਜ਼ਦ ਵਿਅਕਤੀ ਨੂੰ ਰੁ 1,70 ਲੱਖ - 8,50 ਲੱਖ ਤਕ ਦੀ ਪੈਨਸ਼ਨ ਰਕਮ ਪ੍ਰਾਪਤ ਹੁੰਦੀ ਹੈ। 	<ul style="list-style-type: none"> ਆਪਣੇ ਬੈਂਕ ਨਾਲ ਸੰਪਰਕ ਕਰੋ। ਆਸਾਨ ਏਪੀਵਾਈ ਰਜਿਸਟ੍ਰੇਸ਼ਨ ਫਾਰਮ ਜਮਾ ਕਰਾਓ। ਮਾਸਿਕ/ਤਿਮਾਹੀ/ਛਿਮਾਹੀ ਯੋਗਦਾਨ ਅਦਾ ਕਰੋ। ਆਧਾਰ ਲਾਜ਼ਮੀ ਨਹੀਂ ਹੈ।

ਏਪੀਵਾਈ ਸਾਰਿਆਂ ਲਈ ਸਹੀ ਰਿਟਾਇਰਮੈਂਟ ਚੋਣ ਹੈ!!!

